

ਇਸ ਹਫ਼ਤੇ ਮੈਂ ਆਪਣਾ ਸੁਨੇਹਾ ਤਿੰਨ ਹਿੱਸਿਆਂ ਵਿੱਚ ਸਾਂਝਾ ਕਰਨਾ ਚਾਹੁੰਦਾ ਹਾਂ।

1. ਵੈਕਸੀਨਾਂ ਬਾਰੇ
2. ਨਿਯਮਾਂ ਦੀ ਮਹੱਤਤਾ ਅਤੇ ਕੇਸਾਂ ਦੀ ਗਿਣਤੀ ਅਤੇ ਨਵੀਂ ਤਿਮਾਹੀ ਦੀ ਸ਼ੁਰੂਆਤ ਦੇ ਮੱਦੇਨਜ਼ਰ ਸਾਡੇ ਵਾਧੂ ਉਪਾਵਾਂ ਬਾਰੇ
3. ਤੁਹਾਡੇ ਧੰਨਵਾਦ ਬਾਰੇ

ਵੈਕਸੀਨ: ਸਕੂਲ ਵਿਚਲੇ ਸਾਡੇ ਸਾਰੇ ਸਟਾਫ਼ ਲਈ ਵੈਕਸੀਨ ਉਪਲਬਧ ਹੋਣ ਦਾ ਮੌਕਾ ਪ੍ਰਾਪਤ ਹੋਣ ਲਈ ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ। ਇਹ ਲੋਕ ਹਨ ਜੋ ਬੱਚਿਆਂ ਨਾਲ ਰੋਜ਼ਾਨਾ ਸਿੱਧਾ ਅਤੇ ਨੇੜਲੀ ਪੱਧਰ ਦਾ ਕੰਮ ਕਰਦੇ ਹਨ। ਅੰਤ ਵਿੱਚ, ਸਿਰਫ਼ ਇਕ ਹਫ਼ਤੇ ਤੋਂ ਥੋੜ੍ਹਾ ਜਿਹਾ ਵੱਧ ਸਮੇਂ ਵਿੱਚ ਜਿਹਨਾਂ ਲੋਕਾਂ ਨੂੰ ਵੈਕਸੀਨ ਲਾਉਣ ਦੀ ਪੇਸ਼ਕਸ਼ ਹੋਈ ਸੀ, ਉਨ੍ਹਾਂ ਵਿੱਚੋਂ 90 ਫੀਸਦੀ ਲੋਕਾਂ ਦੇ ਵੈਕਸੀਨ ਲੱਗ ਗਏ ਹਨ। ਅਸੀਂ ਜਾਣਦੇ ਹਾਂ ਕਿ ਸਾਡੀ ਵਾਰੀ ਪਹਿਲਾਂ ਆਉਣ ਦਾ ਕਾਰਨ ਸਾਡੀ ਕਮਿਊਨਿਟੀ ਵਿੱਚ ਜ਼ਿਆਦਾ ਕੇਸਾਂ ਦਾ ਹੋਣਾ ਸੀ, ਜਿਹੜੇ ਫਿਰ ਸਾਡੇ ਸਕੂਲਾਂ ਤੱਕ ਪਹੁੰਚ ਗਏ ਸਨ। ਇਕ ਵਾਰ ਫਿਰ ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ ਅਤੇ ਅਸੀਂ ਜਾਣਦੇ ਹਾਂ ਕਿ ਕਈਆਂ ਦੇ ਵੈਕਸੀਨ ਨਹੀਂ ਲੱਗੇ ਹਨ। ਅਸੀਂ ਉਮੀਦ ਕਰਦੇ ਹਾਂ ਕਿ ਬੱਚਿਆਂ ਨਾਲ ਸਿੱਧਾ ਕੰਮ ਕਰਨ ਵਾਲੇ ਸਾਡੇ ਸਾਰੇ ਸਾਥੀ ਅਤੇ ਹਾਈ ਅਤੇ ਕੇ-12 ਦੇ ਸਾਰੇ ਕਰਮਚਾਰੀ ਛੇਤੀ ਹੀ ਵੈਕਸੀਨ ਲਗਵਾਉਣ ਦੇ ਯੋਗ ਹੋ ਜਾਣਗੇ।

ਨਿਯਮਾਂ ਅਤੇ ਨਵੀਂ ਤਿਮਾਹੀ ਸ਼ੁਰੂ ਹੋਣ ਦੀ ਮਹੱਤਤਾ। ਜਦੋਂ ਸਾਡੇ ਸੈਕੰਡਰੀ ਸਕੂਲਾਂ ਦੇ ਵਿਦਿਆਰਥੀ 19 ਅਪ੍ਰੈਲ ਦੀ ਤਿਆਰੀ ਕਰ ਰਹੇ ਹਨ, ਜਦੋਂ ਕਿ ਉਨ੍ਹਾਂ ਦੇ ਸਕੂਲ ਦੀ ਅਖੀਰਲੀ ਤਿਮਾਹੀ ਸ਼ੁਰੂ ਹੋ ਰਹੀ ਹੈ, ਚੌਕਸ ਰਹਿਣਾ ਬਹੁਤ ਜ਼ਰੂਰੀ ਹੈ। ਇਸ ਬਾਰੇ ਕੋਈ ਸਵਾਲ ਨਹੀਂ ਹੈ ਕਿ ਸਾਡੇ ਸਕੂਲਾਂ ਵਿੱਚ ਕੋਵਿਡ ਦੇ ਕਾਫੀ ਕੇਸ ਹੋਏ ਹਨ। ਅਸੀਂ ਜਾਣਦੇ ਹਾਂ ਕਿ ਸਾਡੇ ਸਕੂਲ, ਸਾਡੇ ਭਾਈਚਾਰਿਆਂ ਦਾ ਅਕਸ ਹਨ, ਅਤੇ ਬੀ ਸੀ ਵਿਚਲੇ ਕੋਵਿਡ ਦੇ ਕੇਸਾਂ ਦਾ ਵੱਡਾ ਹਿੱਸਾ ਕੇਸ ਸਰੀ ਅਤੇ ਵਾਈਟ ਰੈਂਕ ਦੇ ਸ਼ਹਿਰਾਂ ਵਿੱਚ ਹੋਏ ਹਨ। ਕੋਵਿਡ ਦੇ ਫੈਲਣ ਵਿਰੁੱਧ ਸਾਡੀ ਮੁੱਖ ਸੁਰੱਖਿਆ ਸਾਡੇ ਸੂਬਾਈ ਅਤੇ ਸਥਾਨਕ ਸਿਹਤ ਅਧਿਕਾਰੀਆਂ ਵੱਲੋਂ ਤਿਆਰ ਕੀਤੇ ਨਿਯਮ ਹਨ। ਜੇ ਅਸੀਂ ਵਾਇਰਸ ਫੈਲਣ ਦੀ ਵੱਡੀ ਲਹਿਰ ਨੂੰ ਰੋਕਣਾ ਚਾਹੁੰਦੇ ਹਾਂ, ਤਾਂ ਇਹ ਜ਼ਰੂਰੀ ਹੈ ਕਿ ਸਾਡੇ ਵਿੱਚੋਂ ਹਰ ਕੋਈ ਨਿਯਮਾਂ ਦੀ ਪਾਲਣਾ ਕਰਨ ਵਿੱਚ ਆਪਣਾ ਯੋਗਦਾਨ ਪਾਵੇ ਅਤੇ ਚੌਕਸ ਰਹੇ। ਮੈਂ ਜਾਣਦਾ ਹਾਂ ਕਿ ਇਹ ਥਕਾਓ ਦੇਣ ਵਾਲਾ ਹੈ, ਮੈਂ ਜਾਣਦਾ ਹਾਂ ਕਿ ਬਹੁਤ ਸਾਰੇ ਲੋਕ ਬਹੁਤ ਜ਼ਿਆਦਾ ਕਰ ਰਹੇ ਹਨ, ਪਰ ਇਹ ਅਜੇ ਵੀ ਜ਼ਰੂਰੀ ਹੈ, ਖਾਸ ਕਰਕੇ ਬੀ ਸੀ ਭਰ ਵਿੱਚ ਕੇਸਾਂ ਦੀ ਗਿਣਤੀ ਵਧਣ ਨੂੰ ਧਿਆਨ ਵਿੱਚ ਰੱਖਦਿਆਂ, ਕਿ ਅਸੀਂ ਉਨ੍ਹਾਂ ਮੁੱਖ ਚੀਜ਼ਾਂ ਦੀ ਪਾਲਣਾ ਕਰੀਏ, ਜਿਹਨਾਂ ਬਾਰੇ ਅਸੀਂ ਜਾਣਦੇ ਹਾਂ। ਇਸ ਕਰਕੇ, ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ:

- * ਇਕ ਦੂਸਰੇ ਤੋਂ ਸਰੀਰਕ ਦੂਰੀ ਰੱਖੋ
- * ਆਪਣੇ ਹੱਥ ਧੋਵੋ
- * ਆਪਣੇ ਚਿਹਰੇ ਨੂੰ ਨਾ ਛੋਹੋ
- * ਜੇ ਤੁਹਾਡੇ ਵਿੱਚ ਲੱਛਣ ਦਿਖਾਈ ਦਿੰਦੇ ਹੋਣ ਤਾਂ ਘਰ ਰਹੋ
- * ਜੇ ਤੁਹਾਡੇ ਵਿੱਚ ਲੱਛਣ ਦਿਖਾਈ ਦਿੰਦੇ ਹੋਣ, ਤਾਂ ਟੈਸਟ ਕਰਵਾਉ
- * ਜਦੋਂ ਲੋੜ ਹੋਵੇ ਤਾਂ ਮਾਸਕ ਪਹਿਨੋ ਅਤੇ ਆਪਣੇ ਮਾਸਕਾਂ ਦੀ ਠੀਕ ਤਰ੍ਹਾਂ ਸੰਭਾਲ ਕਰੋ

ਨਿਯਮ ਮਦਦ ਕਰਦੇ ਹਨ। ਇਹ ਸਾਡੇ ਸਿਹਤ ਸੰਭਾਲ ਕਰਨ ਵਾਲੇ ਪੇਸ਼ਾਵਰ ਲੋਕਾਂ ਦੀਆਂ ਸੇਵਾ ਹਨ ਜੋ ਇਹ ਦਸਦੀਆਂ ਹਨ ਕਿ ਅਸੀਂ ਕੋਵਿਡ-19 ਨੂੰ ਫੈਲਣ ਤੋਂ ਕਿਵੇਂ ਰੋਕ ਸਕਦੇ ਹਾਂ। ਇਕ ਵਾਰ ਫਿਰ ਸਾਡੇ ਸਕੂਲਾਂ ਵਿੱਚ ਵਾਇਰਸ ਦਾ ਫੈਲਣਾ, ਸਾਡੇ ਭਾਈਚਾਰੇ ਵਿੱਚ ਵਾਇਰਸ ਦੇ ਫੈਲਣ

ਦਾ ਅਕਸ ਹੈ। ਕਿਉਂਕਿ ਸਾਡੇ ਭਾਈਚਾਰੇ ਵਿੱਚ ਕੇਸਾਂ ਦੀ ਗਿਣਤੀ ਵੱਧੀ ਹੈ, ਇਸ ਲਈ ਇਹ ਉਹ ਸਭ ਕੁਝ ਕਰਦੇ ਰਹਿਣ ਦਾ ਇਕ ਹੋਰ ਕਾਰਨ ਹੈ, ਜੋ ਅਸੀਂ ਕਰ ਸਕਦੇ ਹਾਂ।

ਇਸ ਦੇ ਇਲਾਵਾ, ਮੈਂ ਜਾਣਦਾ ਹਾਂ ਕਿ ਲੋਕ ਥੱਕੇ ਹੋਏ ਹਨ। ਇਹ ਇਕ ਲੰਮਾ ਸਫਰ ਸੀ, ਪਰ ਮੈਂ ਦੱਸਣਾ ਚਾਹੁੰਦਾ ਹਾਂ ਕਿ ਅਸੀਂ ਕੀ ਕੁੱਝ ਹਾਸਲ ਕੀਤਾ ਹੈ। ਮਹਾਂਮਾਰੀ ਦੇ ਕੇਂਦਰ ਵਿੱਚ ਅਸੀਂ ਆਪਣੇ ਸਕੂਲਾਂ ਨੂੰ 8 ਮਹੀਨਿਆਂ ਲਈ ਖੁੱਲ੍ਹੇ ਰੱਖਿਆ ਹੈ। ਇਹ ਕੋਈ ਛੋਟੀ ਪ੍ਰਾਪਤੀ ਨਹੀਂ ਹੈ। ਇਸ ਲਈ ਹਰ ਪਾਸਿਆਂ ਤੋਂ ਸਾਡੇ ਸਟਾਫ ਮੈਂਬਰਾਂ ਦੇ ਸਮਰਪਣ, ਅਣਥੱਕ ਘਾਲਣਾ, ਹੌਸਲੇ ਅਤੇ ਮੁਹਾਰਤ ਦੀ ਲੋੜ ਸੀ। ਮੈਂ ਇਹ ਸਵੀਕਾਰ ਕਰਨਾ ਚਾਹੁੰਦਾ ਹਾਂ ਕਿ ਇਹ ਬਹੁਤ ਹੀ ਜ਼ਿਆਦਾ ਔਖਾ ਸਫਰ ਸੀ, ਪਰ ਜੂਨ ਦੂਰ ਨਹੀਂ ਹੈ। ਅਸੀਂ ਪਹਿਲਾਂ ਹੀ ਅਪ੍ਰੈਲ ਦੇ ਅੱਧ ਵਿੱਚ ਪਹੁੰਚ ਚੁੱਕੇ ਹਾਂ ਅਤੇ ਨਵੀਂ ਤਿਮਾਹੀ ਦੀ ਸ਼ੁਰੂਆਤ ਦਾ ਮਤਲਬ ਹੈ ਕਿ ਸਾਡੇ ਵਿਦਿਆਰਥੀ ਇਸ ਸਫਰ ਦੇ ਅੰਤਲੇ ਪੜਾਅ 'ਤੇ ਹਨ। ਮਾਇਆ ਐਂਜਲੂ ਦਾ ਕਹਿਣਾ ਹੈ ਕਿ ਸਾਰੇ ਗੁਣਾਂ ਵਿੱਚੋਂ ਹੌਸਲੇ ਦਾ ਹੋਣਾ ਸਭ ਤੋਂ ਜ਼ਿਆਦਾ ਮਹੱਤਵਪੂਰਨ ਗੁਣ ਹੈ ਕਿਉਂਕਿ ਇਸ ਤੋਂ ਬਿਨਾਂ ਤੁਸੀਂ ਦੂਸਰੇ ਗੁਣਾਂ ਦੀ ਲਗਾਤਾਰਤਾ ਨਾਲ ਵਰਤੋਂ ਨਹੀਂ ਕਰ ਸਕਦੇ।

ਮੈਂ ਤੁਹਾਡਾ ਸਾਰਿਆਂ ਦਾ ਤੁਹਾਡੇ ਹੌਸਲੇ, ਸਮਰਪਣ, ਦ੍ਰਿੜਤਾ, ਅਤੇ ਸਾਡੇ ਵਿਦਿਆਰਥੀ ਦਾ ਖਿਆਲ ਰੱਖਣ ਲਈ ਧੰਨਵਾਦ ਕਰਦਾ ਹਾਂ। ਸਾਡੇ ਸਕੂਲ ਸਿਰਫ ਭਾਈਚਾਰੇ ਦਾ ਹਿੱਸਾ ਹੀ ਨਹੀਂ ਹਨ, ਸਗੋਂ ਉਹ ਭਾਈਚਾਰੇ ਦਾ ਦਿਲ ਹਨ। ਉਨ੍ਹਾਂ ਨੂੰ ਅਤੇ ਤੁਹਾਨੂੰ ਸੁਰੱਖਿਅਤ ਰੱਖਣ ਲਈ ਅਸੀਂ ਜੋ ਕੁੱਝ ਕਰ ਸਕਦੇ ਹਾਂ, ਉਹ ਸਭ ਕੁੱਝ ਕਰਨ ਲਈ ਮੈਂ ਤੁਹਾਡੇ ਨਾਲ ਮਿਲ ਕੇ ਕੰਮ ਕਰਾਂਗਾ।

ਆਪਣਾ ਖਿਆਲ ਰੱਖਿਓ, ਤੰਦਰੁਸਤ ਰਹਿਓ,

ਹਾਈਚਕਾ (ਫਸਟ ਨੇਸ਼ਨਜ਼ ਗ੍ਰੀਟਿੰਗਜ਼)